

PUNJABI UNIVERSITY, PATIALA
(Established under Punjab Act No. 35 of 1961)

Date Sheet for M. Tech (Electronics & Communication Engineering) (Semester- 1, Semester-3 and Semester-5) Examinations Commencing from 10th February, 2022
(Written Examination)

Regular and Part Time

Examination Session : Time : 2.00 p.m. to 5.30 p.m.
(Time for downloading the question paper, solving the paper and uploading answer sheets)

Note : Serial numbers noted against each paper are for office use.

Reappear/Special Chance Students will also appear according to this date sheet

Date & Day	Semester-1 Subject/Paper & Sr. No.	Semester-3 Subject/Paper & Sr. No.	Semester-5 (Part Time) Subject/Paper & Sr. No.
10-2-2022 Thursday	--	MEC-206 Artificial Neural Networks and Fuzzy Systems (11241)	--
11-2-2022 Friday	--	--	MEC-222 Data and Computer Communication Networks (11251)
12-2-2022 Saturday	--	MEC-214 Microelectronics Technology (11242) (Common for Sem-3 Regular & Part Time)	--
14-2-2022 Monday	--	MEC-106 Research Methodology (11243) (Part Time)	--
15-2-2022 Tuesday	ECEM-1105 T/MEC-203 Information Theory and Coding (11234) (Common for Sem-1 Regular & Sem-5 Part Time)	--	ECEM-1105 T/MEC-203 Information Theory and Coding (11234) (Common for Sem-1 Regular & Sem-5 Part Time)
17-2-2022 Thursday	ECEM-1102 T/ MEC-104 Microcontroller & Embedded Systems (11232) (Common for Sem-1 Regular & Sem-3 Part Time)	ECEM-1102 T/ MEC-104 Microcontroller & Embedded Systems (11232) (Common for Sem-1 Regular & Sem-3 Part Time)	--
18-2-2022 Friday	ECEM-1109 T Advanced Digital System Design (11235)	--	--
22-2-2022 Tuesday	--	MEC-103 VLSI Design (11244) (Part Time)	--
23-2-2022 Wednesday	ECEM-1101 T Optical Communication System (11231)	--	--
25-2-2022 Friday	ECEM-1103 T Advanced Digital Signal Processing (11233)	--	--

- ਨੋਟ :**
1. ਸਮੂਹ ਸਬੰਧਤਾਂ ਦੀ ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ ਕਿ ਕੁੱਝ ਪ੍ਰਬੰਧਕੀ ਕਾਰਨਾਂ ਕਰਕੇ ਕਈ ਵਾਰ ਡੇਟ-ਸ਼ੀਟਾਂ ਵਿੱਚ ਤਬਦੀਲੀ ਹੋ ਸਕਦੀ ਹੈ। ਇਸ ਲਈ ਪ੍ਰੀਖਿਆਵਾਂ ਸਮਾਪਤ ਹੋਣ ਤੱਕ ਸਮੇਂ-ਸਮੇਂ ਤੇ ਡੇਟ-ਸ਼ੀਟ ਨੂੰ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਚੈਕ ਕਰ ਲਿਆ ਜਾਵੇ।
 2. ਲਿਖਤੀ ਪ੍ਰੀਖਿਆਵਾਂ ਆਨ-ਲਾਈਨ/ਆਫ-ਲਾਈਨ ਰਲਵੀ ਵਿਧੀ (Blended Mode) ਨਾਲ ਕਰਵਾਈਆਂ ਜਾ ਰਹੀਆਂ ਹਨ।
 3. ਪ੍ਰੀਖਿਆਵਾਂ ਦੀਆਂ ਜ਼ਰੂਰੀ ਹਦਾਇਤਾਂ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੀ ਵੈਬਸਾਈਟ pupexamination.ac.in ਤੇ ਉਪਲਬਧ ਹਨ।

ਯੂਨੀਵਰਸਿਟੀ ਕੈਂਪਸ, ਪਟਿਆਲਾ
ਮਿਤੀ : 4-2-2022

ਸਹੀ/-
ਕੰਟਰੋਲਰ (ਪ੍ਰੀਖਿਆਵਾਂ)
